

ਟਾਇਲਟ ਟ੍ਰੇਨਿੰਗ: ਬੱਚੇ ਦਾ ਪਰਿਪੇਖ

ਦੇਖੋ, ਮੈਂ ਆਪਣੀ ਪੈਂਟ ਆਪ ਹੀ ਉਚੀ ਨੀਵੀਂ ਕਰ ਸਕਦਾ ਹਾਂ (ਡੰਗਰੀਸ ਅਤੇ ਬੈਲਟ ਨਾਂਹ ਪਹਿਨਾਉਂਦਾ)।

ਟਾਇਲਟ ਡਰਾਉਣਾ ਹੈ; ਇਸ ਵਿਚ ਇਕ ਵੱਡਾ ਸਾਰਾ ਮਘੇਰਾ ਹੈ ਅਤੇ ਜ਼ੋਰ ਪੈਦਾ ਕਰਦਾ ਹੈ।

ਮੈਂ ਤਾਂ ਅਜੇ ਤੁਰਨਾ ਸ਼ੁਰੂ ਹੀ ਕੀਤਾ ਹੈ। ਮੈਨੂੰ ਇਹਦੇ 'ਤੇ ਬੈਠਣਾ ਔਖਾ ਲਗਦਾ ਹੈ।

ਜੇ ਮੇਰਾ ਪਖਾਨਾ ਗੰਦਾ ਹੈ, ਤਾਂ ਕੀ ਮੈਂ ਗੰਦਾ ਹਾਂ?

ਮੈਂ ਜੋ ਕਹਿੰਦਾ ਹਾਂ, ਉਹ ਕਿਉਂ ਨਹੀਂ ਸਮਝਦੇ? ਉਹ ਕਿੰਨੀ ਦੇਰ ਹੋ ਗਈ ਹੈ!

ਮੈਂ ਪੌਟੀ ਦੀ ਵਰਤੋਂ ਕਰਨਾ ਨਹੀਂ ਚਾਹੁੰਦੀ। ਮੈਂ ਹੁਣ ਵਡੀ ਹੋ ਗਈ ਹਾਂ - ਮੈਂ ਮੰਮੀ ਡੈਡੀ ਵਾਂਗ ਟਾਇਲਟ ਦੀ ਵਰਤੋਂ ਕਰਨਾ ਚਾਹੁੰਦੀ ਹਾਂ।

ਟਾਇਲਟ/ਪੌਟੀ ਇਨੀਂ ਦੂਰ ਹੈ; ਮੈਂ ਕਦੀ ਵੀ ਉਥੇ ਠੀਕ ਸਮੇਂ 'ਤੇ ਨਹੀਂ ਪਹੁੰਚ ਸਕਾਂਗੀ।

ਅੰਦਰ ਹਨੇਰਾ ਹੈ - ਬੱਤੀ ਜਲਾਉਣ ਲਈ ਮੇਰਾ ਹੱਥ ਉਥੋਂ ਤਕ ਨਹੀਂ ਪਹੁੰਚਦਾ।

ਹਰ ਕੋਈ ਤਾੜੀ ਵਜਾ ਰਿਹਾ ਹੈ - ਮੈਂ ਹੁਸ਼ਿਆਰ ਹਾਂ ਨਾਂ?

ਮੇਰੀ ਨੈਪੀ (ਲੰਗੋਟ) ਨਾਂਹ ਲਾਹੋ; ਇਹ ਨਰਮ ਅਤੇ ਨਿਘੀ ਹੈ, ਅਤੇ ਮੇਰੇ ਅੰਦਰੋਂ ਜੋ ਕੁਝ ਨਿਕਲਦਾ ਹੈ, ਇਸ ਵਿਚ ਚਲਾ ਜਾਂਦਾ ਹੈ।

ਮੇਰੇ ਮੰਮੀ ਡੈਡੀ ਪਰੇਸ਼ਾਨ ਲਗਦੇ ਹਨ, ਪਰ ਇਸਵੇਲੇ ਉਹ ਘਟੋ ਘਟ ਮੇਰੇ ਕੋਲ ਤਾਂ ਹਨ।

ਮੇਰਾ ਪਖਾਨਾ ਇਹਦੇ ਅੰਦਰ ਚਲਾ ਜਾਏਗਾ - ਮੈਂ ਇਸਨੂੰ ਰੋਕ ਕੇ ਰਖਾਂਗਾ!

ਮੈਂ ਖੇਡਦਾ ਰਹਾਂਗਾ, ਟਾਇਲਟ ਕੌਣ ਜਾਏ।

ਮੈਨੂੰ ਆਪਣੀ ਪੌਟੀ ਪਸੰਦ ਹੈ। ਮੈਂ ਇਸਨੂੰ ਚੁਣਨ ਵਿਚ ਮਦਦ ਕੀਤੀ ਸੀ।

ਪਿਛਲੀ ਵਾਰ ਜਦ ਮੈਂ ਪਖਾਨਾ ਕਰਨ ਗਿਆ ਸੀ, ਤਾਂ ਮੈਨੂੰ ਪੀੜ ਹੋਈ ਸੀ; ਮੈਂ ਇਸਨੂੰ ਰੋਕਕੇ ਰਖਾਂਗਾ।

ਕਿਉਂ ਉਹ ਸਾਰੇ ਮੈਨੂੰ ਵੇਖ ਰਹੇ ਹਨ? ਮੈਨੂੰ ਸੈਟੀ ਦੇ ਪਿਛੇ ਕੁਝ ਇਕਲਵੰਝ ਚਾਹੀਦੀ ਹੈ।

ਤੁਸੀਂ ਇਹਨੂੰ ਪੈਂਟਸ ਕਹਿੰਦੇ ਹੋ। ਇਹ ਤਾਂ ਨੈਪੀ ਵਾਂਗ ਲਗਦੀ ਹੈ।



ਦਿ ਸ਼ਲੀਹਲ ਐਪਰਚ ਰਿਸ਼ਰਸ